

---

# BBC LEARNING ENGLISH

## Essential English Conversation



## ਕੱਪੜਿਆਂ ਦੀ ਖ਼ਰੀਦਦਾਰੀ: ਰੰਗ ਅਤੇ ਸਾਈਜ਼

*This is not a word-for-word transcript*

---

### ਰਾਜਵੀਰ

ਹੈਲੋ, Essential English Conversation (ਅਸੈਸੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਜਿਸ ਵਿੱਚ ਅਸੀਂ ਗੱਲ ਕਰਦੇ ਹਾਂ ਅੰਗਰੇਜ਼ੀ ਬੋਲੀ ਦੇ ਉਹਨਾਂ ਅਹਿਮ ਨੁਕਤਿਆਂ ਦੀ ਜਿਹਨਾਂ ਬਿਨਾਂ ਭਾਸ਼ਾ ਦੇ ਸਿਖਿਆਰਥੀਆਂ ਦਾ ਗੁਜ਼ਾਰਾ ਨਹੀਂ। ਮੈਂ ਰਾਜਵੀਰ ਤੇ ਅੱਜ ਤੁਸੀਂ ਸਿੱਖੋਗੇ ਕੁਝ ਪਸੰਦੀਦਾ ਕੱਪੜਿਆਂ ਦੀ ਖ਼ਰੀਦਦਾਰੀ ਕਰਨ ਲੱਗਿਆਂ ਅੰਗਰੇਜ਼ੀ ਵਿੱਚ ਸਾਈਜ਼ ਜਾਂ ਰੰਗ ਆਦਿ ਬਾਰੇ ਕਿਵੇਂ ਪੁੱਛਣਾ ਹੈ?

ਦੇ ਲੋਕਾਂ ਨੂੰ ਸੁਣੋ ਜੇ ਇੱਕ ਤੇ ਆਪਸ ਵਿੱਚ ਗੱਲਾਂ ਕਰ ਰਹੇ ਹਨ।

### **Shop assistant**

*Can I help you?*

### **Dan**

*Yes, do you have these shoes in size 9?*

### **Shop assistant**

*No, but we have them in size 8 and 10.*

### ਰਾਜਵੀਰ

ਜੇ ਔਖਾ ਲੱਗਿਆ ਤਾਂ ਵੀ ਕੋਈ ਫ਼ਿਕਰ ਵਾਲੀ ਗੱਲ ਨਹੀਂ। ਤੁਹਾਨੂੰ ਅਭਿਆਸ ਵਿੱਚ ਮਦਦ ਕਰਨ ਲਈ, ਅਸੀਂ ਸਾਰੀ ਗੱਲਬਾਤ ਨੂੰ ਛੋਟੇ ਹਿੱਸਿਆਂ ਵਿੱਚ ਵੰਡ ਦਿਆਂਗੇ।

ਪਹਿਲਾਂ ਦੁਕਾਨਦਾਰ ਦੀ ਸਹਾਇਕ ਨੇ ਡੈਨ ਨੂੰ, 'ਮੈਂ ਤੁਹਾਡੀ ਕੁਝ ਮਦਦ ਕਰਾਂ?' 'Can I help you?' ਸੁਣ ਕੇ ਪਿੱਛੇ ਬੋਲੇ।

*Can I help you?*

### ਰਾਜਵੀਰ

ਤਾਂ ਡੈਨ ਨੇ ਕਿਹਾ, 'ਕੀ ਤੁਹਾਡੇ ਕੋਲ ਇਹ ਜੁੱਤੇ 9 ਸਾਈਜ਼ ਵਿੱਚ ਹਨ?' 'Yes, do you have these shoes in size 9?' ਤੁਸੀਂ ਇਹ ਪ੍ਰਸ਼ਨ 'Do you have these in...?' ਦੀ ਵਰਤੋਂ ਕਿਸੇ ਦੁਕਾਨ ਤੋਂ ਅਲੱਗ ਅਲੱਗ ਚੀਜ਼ਾਂ ਦੇ ਹੋਰ ਰੰਗ ਜਾਂ ਸਾਈਜ਼ ਦਾ ਪਤਾ ਕਰਨ ਲਈ ਕਰ ਸਕਦੇ ਹੋ। ਜਦੋਂ ਅਸੀਂ ਕਿਸੇ ਇੱਕ ਚੀਜ਼ ਬਾਰੇ ਗੱਲ ਕਰਦੇ ਹਾਂ ਤਾਂ ਸ਼ਬਦ 'this' ਵਰਤਦੇ ਹਾਂ ਅਤੇ ਜ਼ਿਆਦਾ ਚੀਜ਼ਾਂ ਲਈ ਗੱਲ ਕਰਨ ਲੱਗਿਆਂ ਸ਼ਬਦ ਇਹਨਾਂ 'these' ਦੀ ਵਰਤੋਂ

ਕਰਦੇ ਹਾਂ। ਤਾਂ ਜੇ ਅਸੀਂ ਪੁੱਛਣਾ ਹੋਵੇ ਕਿ ਕੀ ਦੁਕਾਨ ਵਿੱਚ ਕੋਈ ਚੀਜ਼ ਕਾਲੇ ਰੰਗ ਵਿੱਚ ਜਾਂ 8 ਨੰਬਰ ਦੀ ਹੈ ਤਾਂ ਅਸੀਂ ਇਹਨਾਂ ਸ਼ਬਦਾਂ ਦਾ ਇਸਤੇਮਾਲ ਕਰ ਸਕਦੇ ਹਾਂ।

*Do you have these shoes in black?*

*Do you have these in size 8?*

**ਰਾਜਵੀਰ**

ਹੁਣ ਸੁਣੋ ਤੇ ਵਾਕਾਂ ਨੂੰ ਦੁਹਰਾਓ।

*Yes, do you have these shoes in size 9?*

**ਰਾਜਵੀਰ**

ਅਖੀਰ ਵਿੱਚ ਦੁਕਾਨਦਾਰ ਦੀ ਸਹਾਇਕ ਨੇ ਕਿਹਾ, 'ਨਹੀਂ, ਪਰ ਸਾਡੇ ਕੋਲ ਇਹਨਾਂ ਦਾ ਸਾਈਜ਼ 8 ਅਤੇ 10 ਹੈ।'

*No, but we have them in size 8 and 10.*

**ਰਾਜਵੀਰ**

ਸ਼ਾਬਾਸ਼! ਹੁਣ ਜੋ ਤੁਸੀਂ ਕਿਹਾ ਉਸਨੂੰ ਚੈੱਕ ਕਰੋ। ਅਲੱਗ ਅਲੱਗ ਲੋਕਾਂ ਨੂੰ ਸੁਣ ਕੇ ਜੇ ਇੱਕ ਦੁਕਾਨ ਵਿੱਚ ਗੱਲਾਂ ਕਰ ਰਹੇ ਹਨ।

*Can I help you?*

*Yes, do you have these trousers in black?*

*No, but we have them in brown.*

*Can I help you?*

*Yes, do you have these sunglasses in white?*

*No, but we have them in silver*

**ਰਾਜਵੀਰ**

ਠੀਕ ਹੈ ਇੱਕ ਵਾਰ ਫੇਰ ਕੋਸ਼ਿਸ਼ ਕਰਦੇ ਹਾਂ। ਅੰਗਰੇਜ਼ੀ ਦੇ ਵਾਕਾਂ ਨੂੰ ਸੁਣੋ ਅਤੇ ਦੁਹਰਾਓ।

*Can I help you?*

*Yes, do you have these shoes in size 9?*

*No, but we have them in size 8 and 10.*

## ਰਾਜਵੀਰ

ਬਹੁਤ ਅੱਛਾ! ਚਲੇ ਦੇਖਦੇ ਹਾਂ ਤੁਸੀਂ ਕਿੰਨੀ ਚੰਗੀ ਤਰ੍ਹਾਂ ਅੰਗਰੇਜ਼ੀ ਦੇ ਵਾਕਾਂ ਨੂੰ ਯਾਦ ਰੱਖਿਆ। ਆਪਣੀ ਬੋਲੀ ਵਿੱਚ ਵਾਕਾਂ ਨੂੰ ਸੁਣੋ ਅਤੇ ਅੰਗਰੇਜ਼ੀ ਵਿੱਚ ਉਹਨਾਂ ਨੂੰ ਬੋਲੋ।

ਕੀ ਮੈਂ ਤੁਹਾਡੀ ਮਦਦ ਕਰਾਂ?

*Can I help you?*

ਜੀ, ਕੀ ਤੁਹਾਡੇ ਕੋਲ ਇਹ ਜੁੱਤੇ ਸਾਈਜ਼ 9 ਵਿੱਚ ਹਨ?

*Yes, do you have these shoes in size 9?*

ਨਹੀਂ, ਪਰ ਸਾਡੇ ਕੋਲ 8 ਅਤੇ 10 ਸਾਈਜ਼ ਦੇ ਹਨ।

*No, but we have them in size 8 and 10.*

## ਰਾਜਵੀਰ

ਸ਼ਾਬਾਸ਼ ਹੁਣ ਤੁਸੀਂ ਜਾਣਦੇ ਹੋ ਬਾਜ਼ਾਰ ਵਿੱਚ ਖਰੀਦਦਾਰੀ ਕਰਦਿਆਂ ਕਿਸੇ ਚੀਜ਼ ਦੇ ਅਲੱਗ-ਅਲੱਗ ਸਾਈਜ਼ਾਂ ਬਾਰੇ ਅੰਗਰੇਜ਼ੀ ਵਿੱਚ ਕਿਵੇਂ ਪੁੱਛਣਾ ਹੈ। ਕਿਸੇ ਦੁਕਾਨ ਤੋਂ ਸੱਤ ਨੰਬਰ ਦੀਆਂ ਜੁੱਤੀਆਂ ਬਾਰੇ ਪੁੱਛ ਕੇ ਕੋਸ਼ਿਸ਼ ਕਰੋ।

*Can I help you?*

*No, but we have them in size 8.*

## ਰਾਜਵੀਰ

Great, ਹੁਣ ਸਾਰੀ ਗੱਲਬਾਤ ਦੁਬਾਰਾ ਸੁਣੋ ਅਤੇ ਆਪਣੇ ਜੁੱਤੀਆਂ ਨੂੰ ਚੈੱਕ ਕਰੋ ।

### **Shop assistant**

*Can I help you?*

### **Dan**

*Yes, do you have these shoes in size 9?*

### **Shop assistant**

*No, but we have them in size 8 and 10.*

## ਰਾਜਵੀਰ

ਬਹੁਤ ਅੱਛਾ! ਹੁਣ ਤੁਸੀਂ ਖਰੀਦਦਾਰੀ ਕਰਦਿਆਂ ਚੀਜ਼ਾਂ ਦੇ ਅਲੱਗ-ਅਲੱਗ ਰੰਗਾਂ ਅਤੇ ਸਾਈਜ਼ ਬਾਰੇ ਅੰਗਰੇਜ਼ੀ ਵਿੱਚ ਪੁੱਛ ਸਕਦੇ ਹੋ। ਜੇ ਵੀ ਸਿੱਖਿਆ ਉਸਦਾ ਅਭਿਆਸ ਕਰਨਾ ਜ਼ਰੂਰ ਯਾਦ ਰੱਖਣਾ। ਇੱਕ ਦੇਸ਼ ਲੱਭੋ ਤੇ ਉਸਨੂੰ

ਅੰਗਰੇਜ਼ੀ ਵਿੱਚ ਪੁੱਛੋ 'Do you have this/these in....?' ਚਲੋ ਅੱਜ ਦੀ ਗੱਲਬਾਤ ਇਥੇ ਹੀ ਖਤਮ ਕਰਦੇ ਹਾਂ।  
ਰੋਜ਼ਾਨਾ ਬੋਲਚਾਲ ਦੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਸਾਡੇ ਨਾਲ ਫੋਰ ਜੁੜੋ। ਬਾਏ।